

- ① Colour Characteristics of colour
Colour wheel
Colour schemes.] 1212 — 1260
- ② Flower Arrangement:
Types, essential equipments used
Points to be kept in mind] 1269 — 1328
- ③ Resources: classification
factors affecting use of resources] 1329 — 1368
- ④ Money Management; Types of income,
budgeting its advantages & limitations.
Means of supplementing family income] 1369 — 1410
- ⑤ Time management: Steps in making
time plans, (tools) in the time management
Peak loads, work curves, rest periods.] 1411 — 1441
- ⑥ Energy Management - Fatigue - types cause
and effects of fatigue.
Principles of work simplification.] 1442 — 1486
- ⑦ Circulatory System
Blood and its composition
Coagulation of blood.] 1495 — 1518
- ⑧ Structure and functions
of heart.] 1523 — 1590

⑨ Digestive System:

Structure and functions
of alimentary canal.

1604 - 1653

⑩ Structure and functions
of lungs and kidney

1657 - 1691

⑪ Structure and functions
of lungs and skin.

1692 - 1768

मर्यादा के

1702

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਇਮਤਿਹਾਨ BA-II, Sem-3

ਵਿਸ਼ਾ Home Science

ਪੇਪਰ Home Sc. (Theory)

ਕੁਲ ਅੰਕ 50

ਪਾਸ ਅੰਕ 35 | 17

ਰੋਲ ਨੰ:	ਅੰਕ (ਅੰਕਾਂ ਵਿੱਚ)
2003	(A)
32	27
40	22
47	24
53	23
58	(A)
61	21
63	23
66	30
71	30
97	21
2101	(A) 17
67	24
10	31
13	17
20	24
25	23

ਪਾਸ 15
ਫੇਲ ਆਏ (02)
ਕੁੱਲ
ਮਿਤੀ

ਪਰੀਖਿਅਕ ਦੇ ਹਸਤਾਖਰ

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਇਮਤਿਹਾਨ BA-II, Sem-3

ਵਿਸ਼ਾ Home Sc

ਪੇਪਰ Home Sc. (Theory)

ਕੁਲ ਅੰਕ 50

ਪਾਸ ਅੰਕ 17

ਰੋਲ ਨੰ:	ਅੰਕ (ਅੰਕਾਂ ਵਿੱਚ)
2144	25
58	28
65	17
72	25
73	23
74	(A)
75	22
76	25
78	24
84	23
85	25
94	26
95	37
98	20
2200	26
22	32
30	21

ਪਾਸ 16
ਫੇਲ ਆਏ 01
ਕੁੱਲ
ਮਿਤੀ

ਪਰੀਖਿਅਕ ਦੇ ਹਸਤਾਖਰ

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਇਮਤਿਹਾਨ BA-II
ਵਿਸ਼ਾ Home Sc.
ਪੇਪਰ Theory
ਕੁਲ ਅੰਕ 50
ਪਾਸ ਅੰਕ 17

ਰੋਲ ਨੰ:	ਅੰਕ (ਅੰਕਾਂ ਵਿੱਚ)
2242	21
50	23
61	27
66	20
76	19
87	23
91	20
96	19
2300	25
2303	18
07	22
09	23
16	23
20	18
24	18
27	18
30	19

ਪਾਸ 17
ਫੇਲ
ਕੁੱਲ
ਮਿਤੀ

ਪਰੀਖਿਅਕ ਦੇ ਹਸਤਾਖਰ

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਇਮਤਿਹਾਨ BA-II, Sem-3
ਵਿਸ਼ਾ Home Sc.
ਪੇਪਰ Theory
ਕੁਲ ਅੰਕ 50
ਪਾਸ ਅੰਕ 17

ਰੋਲ ਨੰ:	ਅੰਕ (ਅੰਕਾਂ ਵਿੱਚ)
2331	18
35	21
36	28
38	A
45	22
47	34
49	18
50	28
51	18
53	23
57	25
64	18
69	32
74	18
75	31
81	26
86	22

ਪਾਸ 16
ਫੇਲ
ਕੁੱਲ
ਮਿਤੀ

ਪਰੀਖਿਅਕ ਦੇ ਹਸਤਾਖਰ

**ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)**

ਇਮਤਿਹਾਨ

ਵਿਸ਼ਾ

ਪੇਪਰ

ਕੁਲ ਅੰਕ

ਪਾਸ ਅੰਕ

ਰੋਲ ਨੰ:	ਅੰਕ (ਅੰਕਾਂ ਵਿੱਚ)
2291	17
95	23
2406	21
13	A
18	18
19	21
28	22
2023	22
2423	21
2404	24

ਪਾਸ 09

ਫੇਲ (01)

ਕੁੱਲ ਅਜ਼ਮਾਨ

ਮਿਤੀ

ਰਾਮ ਕਾਮ
ਪਰੀਖਿਅਕ ਦੇ ਹਸਤਾਖਰ

MST NOV. 2022. (Pen - F, 3, 5)

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਪਰੀਖਿਆ ਦੀ ਟੀ ਟੀ ਸਮੇਂਗਟਰ V

ਵਿਸ਼ਾ ਰੋਮ ਸਾਇੰਸ

ਪਰਚਾ MST

ਕੁੱਲ ਅੰਕ 50

ਪਾਸ ਅੰਕ 17

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)

ਅਵਾਰਡ ਲਿਸਟ

ਪਰੀਖਿਆ ਦੀ ਟੀ ਟੀ

ਜਮਾਤ ਦੀ ਟੀ ਟੀ ਸਮੇਂਗਟਰ V

ਵਿਸ਼ਾ ਰੋਮ ਸਾਇੰਸ

ਪਰਚਾ MST

ਕੁੱਲ ਅੰਕ 50

ਪਾਸ ਅੰਕ 17

ਰੋਲ ਨੰ	ਅੰਕ ਅੰਕਾਂ ਵਿੱਚ	ਰੋਲ ਨੰ	ਅੰਕ ਅੰਕਾਂ ਵਿੱਚ	ਅਧਿਕਾਰ
2507	28	2649	28	
2529	33	2650	32	
2536	28	2653	(A)	
2538	27	2659	32	
2539	(A)	2660	(A)	
2543	(A)	2663	33	
2578	31	2669	29	
2585	35	2673	(A)	
2587	31	2675	(A)	
2588	(A)	2676	32	
2593	30	2689	33	
2594	34	2690	30	
2600	31	2691	31	
2601	35	2693	38	
2604	33	2702	32	
2606	32	2711	(A)	
2629	27	2715	29	

ਪਾਸ : 14

ਕੁੱਲ 3 Ab

ਕੁੱਲ 17

ਮਿਤੀ

ਪਰੀਖਿਅਕ ਦੇ ਹਸਤਾਖਰ

ਪਾਸ : 12

ਕੁੱਲ 5 Ab

ਕੁੱਲ 17

ਮਿਤੀ

ਪਰੀਖਿਅਕ ਦੇ ਹਸਤਾਖਰ

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਸਮਾਪਤੀ ਦਾ ਮਹੀਨਾ ਈਏ 11 ਮਹੀਨਾ 12 ਪਰ
 ਵਿਸ਼ਾ ਰੋਗ ਸਾਇੰਸ ਜਮ
 ਮਾਤਰਾ M.S.T ਵਿਭਾਗ
 ਕੁਲ ਅੰਕ 50 ਪਰ
 ਪਾਸ ਅੰਕ 17 ਕੁਲ

ਰੋਲ ਨੰ.	ਅੰਕ (ਅੰਕਾਂ ਵਿੱਚ)
2720	25
2755	(A)
2757	30
2764	(A)
2775	35
2784	27
2788	(A)
2814	(A)
2821	31
2833	39
2852	30
2863	29

ਪਾਸ 3
 ਫੇਲ 4 16
 ਕੁਲ 12
 ਮਿਤੀ

ਪਰੀਖਿਅਕ ਦੇ ਹਸਤਾਖਰ

(मसिाएर गैरु)

1) Classification of textile fibres (2002, 2004, 2032, 2051)
(रुपुसिाएर रं डेरु रर दुरगु)रुदु)

2) Different types of yarns → 2056, 2063, 2068, 2072)
(Simple, Novelty and Bulk yarns)

गुसिाएर रं गुसि दुर- 2 रिसुगुः- डारु
रुदुन रं डेरु डरुडु डरुगु

3) Manufacture (in brief) and properties of Natural fibres → 2079, 2088, 2092, 2094
रं गुसिाएर रर रिसुगुए रं डेरु गुदु

(Cotton) रं डेरु
(रुडरुड)

4) Manufacture (in brief) and properties of Natural fibre (jute) → 2101, 28, 46, 51
(LINEN)

रं गुसिाएर रर रिसुगुए रं डेरु गुदु (रिसुड)

5) रं गुसिाएर रर रिसुगुए रं डेरु गुदु (Silk) रिसुड - 2164, 2172, 2173, 2177

6) रं गुसिाएर रर रिसुगुए रं डेरु गुदु (Wool) डेरु - 2179, 2189, 2196, 2199

7) Care and storage of clothes - 2200, 2207, 2208, 2215
रुपुसिाएर रं रं डेरु डेरु रं डेरु रं डेरु

8) Selection and Care of linen - 2233, 2234, 2235, 2238
रं डेरु डेरु रं डेरु रं डेरु रं डेरु रं डेरु

9) रं गुसु रं डेरु रं डेरु रं डेरु assignment दुररु रं रं डेरु रं डेरु
रं डेरु 15/5/2022 डेरु रं डेरु रं डेरु रं डेरु । रं डेरु रं डेरु रं डेरु
रं डेरु रं डेरु रं डेरु रं डेरु रं डेरु रं डेरु

रं डेरु रं डेरु
9/5/22

9) Bleaches - oxidizing, reducing + their their stability to different fibres.

दिक्कतः : माइगी रागर, इपु रागर दिक्कत मने वृत्ति र्णमि
दध - 2 र्णमि र्णमि वृत्ति वृत्ति रागर → 2244, 2245, 2261, 2303

10) Finishes, Embossing, Texturing, Calendering
Sanforizing, Mercurization, Crease resistant
पुर्वणि भादां - नेरामी, वैरणि, वैरिडणि → 2305, 2306
मरु दग्धिनिग, मग्गी गग्धिनिग, वृत्ति पुर्वणिग 2307, 2328

11) Finishes :- water proofing and repellency + 2332, 2338
flame resistant and flame proof
पुर्वणि पुर्वणिग मने मरु मरुदधिग, मग्गी पुर्वणिग 3 मग्गी

मरुदधिग
Washing of Different type of garments. - 2350, 2360

12) मग्गी - 2 पुर्वणि वृत्ति वृत्ति र्णमि र्णमि र्णमि

13) Dyeing - dyeing of Cotton + Wool with direct + acid dyes
Resist dyeing - tie and dye, Batik. → 2371, 2376

वृत्ति र्णमि - र्णमि वृत्ति वृत्ति र्णमि र्णमि र्णमि
वृत्ति र्णमि मने Acid वृत्ति र्णमि

वृत्ति र्णमि मने वृत्ति र्णमि वृत्ति र्णमि वृत्ति र्णमि

14) Printing (Block, Screen + roller printing)
वृत्ति र्णमि : वृत्ति र्णमि, मग्गी मने वृत्ति र्णमि. → 2382

वृत्ति र्णमि



Account Section

■ Login

■ Create Account

INSTRUCTIONS TO APPLY FOR ONLINE SERVICES

1. In order to apply for the Online services, student first needs to create an account. This can be done by clicking on the 'Create Account' link.
2. Create the account with your email id means username should be your email id and then click on the **Create Account** button.
3. Once Account has been successfully created, click on the **Login** button ,login with your email id and password whatever you created.
4. Next, please complete the Profile section first by clicking on the link 'Profile' in the left hand menu. otherwise you would not be eligible for the services.
5. After filling student profile form, click on **Save** button.
6. After successfully saving the profile, click on **Home** link in the left hand menu.
7. In services section, when you select your service, you will get Instructions (if any) for that particular service, then click on **Proceed** button.
8. Fill Application Details and click on **Save** button. After that box will appear on screen click on '**proceed to upload** ' documents.
9. Then, **Proceed to upload** will show Upload Document page, Upload all required documents for the service and click on **Save and Proceed** button.
10. The Payment Mode page will show up, select your Payment Mode and Bank type.
11. Click on **Save and Print** Button, and then at the end of the form **upload your payment receipt on portal**.
12. upload ur payment receipt

****NOTE: Please note GST is applicable on all services. For Confidential Result, RL Lower and Reevaluation Services, GST exempted on these three services. For detail information, please read the services instructions**

Sr No.	List of Online Application	Course Fee(In Rs.)	
1	Confidential Result	800	+ *GST
2	Correction in all DMC with Degree of one Course	15000	+ *GST
3	Degree in Absentia	1000	+ *GST
4	Document Verification	1000	+ *GST
5	Duplicate All DMC with Degree of one Course	15000	+ *GST
6	Duplicate Degree Certificate	500	+ *GST
7	Duplicate Statement of Marks(Marksheet)	500	+ *GST
8	Medium Equivalence Certificate	1250	+ *GST
9	Migration Certificate	1500	+ *GST
10	Reevaluation Form	500	+ *GST
11	RL Lower	600	+ *GST



MST Nov-18/2022

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲਾ)

ਵਿਸ਼ਾ: ਭੌਤਿਕ ਵਿਗਿਆਨ
ਪਰਚਾ: 17
ਕੁਲ ਅੰਕ: 50
ਪਾਸ ਅੰਕ: 17

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲਾ)
ਅਵਾਰਡ ਲਿਸਟ

ਪਰੀਖਿਆ: ਭੌਤਿਕ ਵਿਗਿਆਨ
ਜਮਾਤ: 11
ਵਿਸ਼ਾ: ਭੌਤਿਕ ਵਿਗਿਆਨ
ਪਰਚਾ: MST
ਕੁਲ ਅੰਕ: 50
ਪਾਸ ਅੰਕ: 17

ਰੋਲ ਨੰ.	ਅੰਕ ਅੰਕਾਂ ਵਿੱਚ	ਰੋਲ ਨੰ.	ਅੰਕ ਅੰਕਾਂ ਵਿੱਚ	ਅੰਕ
1766	32	1821	25	
70	34	30	36	
71	(A)	37	37	
76	35	38	37	
88	(A)	47	34	
87	37	40	(A)	
94	31	46	33	
95	30			
96	29			
1801	39			
62	29			
03	26			
07	32			
08	(A)			
13	36			
19	36			
26	(A)			

ਪਾਸ: 13
ਕੁਲ: 416
ਕੁਲ: 17
ਮਿਤੀ:

ਪਾਸ: 6
ਕੁਲ: 116
ਕੁਲ: 7
ਮਿਤੀ:

ਪਰੀਖਿਆ ਦੇ ਸੁਸਤਾਪਰ

ਪਰੀਖਿਆ ਦੇ ਸੁਸਤਾਪਰ

MST 18 Nov 2022

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਇਮਤਿਹਾਨ ਈ ਏ ਤੇ ਹਮੇਸ਼ਾਦਰ ਤੇ

ਵਿਸ਼ਾ ਤੇਮ ਗਣਿਤ

ਪਰਚਾ M.S.T

ਕੁਲ ਅੰਕ 50

ਪਾਸ ਅੰਕ 17

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)
ਅਵਾਰਡ ਲਿਸਟ

ਪਰੀਖਿਆ ਈ ਏ

ਜਮਾਤ ਈ ਏ ਤੇ ਹਮੇਸ਼ਾਦਰ ਤੇ

ਵਿਸ਼ਾ ਤੇਮ ਗਣਿਤ

ਪਰਚਾ M.S.T

ਕੁਲ ਅੰਕ 50

ਪਾਸ ਅੰਕ 17

ਰੋਲ ਨੰ	ਅੰਕ	ਅੰਕਾਂ ਵਿੱਚ	ਰੋਲ ਨੰ	ਅੰਕ	ਅੰਕਾਂ ਵਿੱਚ	ਅੰਕਾਂ ਵਿੱਚ
1574	30		1664	36		
78	40		66	30		
80	(A)		68	28		
81	(A)		82	40		
82	(A)		1702	27		
83	(A)		10	37		
85	33		11	35		
96	36		19	40		
1603	25		18	37		
05	(A)		19	(A)		
10	25		22	38		
26	(A)		26	39		
31	(A)		47	25		
32	25		48	(A)		
40	31		51	(A)		
41	40		64	(A)		
63	(A)		65	39		

ਪਾਸ 7

ਕੁਲ 3 A's

ਕੁਲ 17

ਮਿਤੀ

ਪਾਸ 13

ਕੁਲ 4 A's

ਕੁਲ 17

ਮਿਤੀ

PK
ਪਰੀਖਿਅਕ ਦੇ ਹਸਤਾਖਰ

PK
ਪਰੀਖਿਅਕ ਦੇ ਹਸਤਾਖਰ

MST 13th Nov 2022

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਵਿਸ਼ਾ: ਭੌਤਿਕ ਵਿਗਿਆਨ 1
ਦਿੱਤਾ: ਹੋਮ ਡਾਇਰੀ
ਪੱਧਰ: MST
ਕੁਲ ਅੰਕ: 50
ਪਾਸ ਅੰਕ: 17

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)
ਅਵਾਰਡ ਲਿਸਟ

ਪਰੀਖਿਆ: ਭੌਤਿਕ ਵਿਗਿਆਨ 1
ਜਮਾਤ: ਭੌਤਿਕ ਵਿਗਿਆਨ 1
ਵਿਸ਼ਾ: ਹੋਮ ਡਾਇਰੀ
ਪੱਧਰ: MST
ਕੁਲ ਅੰਕ: 50 ਪਾਸ ਅੰਕ: 17

ਰੋਲ ਨੰ	ਅੰਕ (ਅੰਕਾਂ ਵਿੱਚ)	ਰੋਲ ਨੰ:	ਅੰਕ (ਅੰਕਾਂ ਵਿੱਚ)	ਅਖਰਾਂ ਵਿੱਚ
1424	28	1461	27	
28	(A)	67	(A)	
29	37	74	30	
31	35	91	40	
34	28	95	22	
35	27	1502	26	
36	37	09	27	
37	40	11	35	
38	(A)	23	35	
40	35	27	(A)	
44	(A)	29	39	
45	(A)	31	32	
49	(A)	35	36	
50	(A)	36	25	
53	30	38	30	
54	32	47	25	
55	36	66	(A)	

ਪਾਸ: 11
ਫੇਲ: 6
ਕੁਲ: 17
ਮਿਤੀ:

[Signature]
ਪਰੀਖਿਅਕ ਦੇ ਹਸਤਾਖਰ

ਪਾਸ: 14
ਫੇਲ: 3
ਕੁਲ: 17
ਮਿਤੀ:

[Signature]
ਪਰੀਖਿਅਕ ਦੇ ਹਸਤਾਖਰ

MST

18 Nov 2022

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਵਿਮਰਿਹਾਨ ਬੀ ਏ - I ਸਮੱਸਟ - I
ਵਿਸ਼ਾ ਹਿੰਦੀ ਸਾਹਿਤ
ਪੜ੍ਹਾ ਬਿਦੀ
ਕੁਲ ਅੰਕ 50
ਪਾਸ ਅੰਕ 17

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)
ਅਵਾਰਡ ਲਿਸਟ

ਪਰੀਖਿਆ ਬੀ ਏ - I ਸਮੱਸਟ - I
ਜਮਾਤ
ਵਿਸ਼ਾ ਹਿੰਦੀ ਸਾਹਿਤ
ਪੜ੍ਹਾ ਬਿਦੀ
ਕੁਲ ਅੰਕ 50 ਪਾਸ ਅੰਕ 17

ਰੋਲ ਨੰ.	ਅੰਕ (ਅੰਕਾਂ ਵਿੱਚ)	ਰੋਲ ਨੰ.	ਅੰਕ (ਅੰਕਾਂ ਵਿੱਚ)	ਅਖਰਾਂ ਵਿੱਚ
1206	(A)	1270	25	
11	28	75	36	
16	(A)	76	37	
28	(A)	77	38	
29	34	78	38	
30	27	81	36	
33	35	91	(A)	
37	(A)	92	35	
43	(A)	93	38	
45	35	95	33	
46	27	96	30	
50	(A)	1300	28	
54	37	04	(A)	
55	25	06	40	
57	(A)	10	36	
63	38	16	25	
68	(A)	17	(A)	

ਪਾਸ 9
ਵੇਲ 2.30
ਕੁੱਲ 17
ਮਿਤੀ

ਪਾਸ 14
ਵੇਲ 2.30
ਕੁੱਲ 17
ਮਿਤੀ

ਪਰੀਖਿਅਕ ਦੇ ਹਸਤਾਖਰ
PK

ਪਰੀਖਿਅਕ ਦੇ ਹਸਤਾਖਰ
PK

18 Nov. 2022 MST

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਪਰੀਖਿਆ ਖ਼ੀ ਨੰ 1 ਗਰੈਜ਼ੂਟ
ਵਿਸ਼ਾ ਤੇਜ਼ ਗਣਿਤ
ਪਰ ਪਿਛੇ ਮਸਟ
ਕੁਲ ਅੰਕ 50
ਪਾਸ ਅੰਕ 17

ਸਰਕਾਰੀ ਕਾਲਜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)
ਅਵਾਰਡ ਲਿਸਟ

ਪਰੀਖਿਆ ਖ਼ੀ ਨੰ
ਜਮਾਤ ਖ਼ੀ ਨੰ 1 ਕਮਿਊਨਿਟੀ
ਵਿਸ਼ਾ ਤੇਜ਼ ਗਣਿਤ
ਪਰਚਾ ਮਸਟ
ਕੁਲ ਅੰਕ 50 ਪਾਸ ਅੰਕ 17

ਰੋਲ ਨੰ.	ਅੰਕ (ਅੰਕਾਂ ਵਿੱਚ)	ਰੋਲ ਨੰ.	ਅੰਕ (ਅੰਕਾਂ ਵਿੱਚ)	ਅਖਰਾਂ ਵਿੱਚ
1319	39	1375	30	
21	(A)	77	38	
26	34	78	37	
27	35	80	34	
35	35	81	25	
40	(A)	83	(A)	
41	33	98	(A)	
44	(A)	1404	27	
45	37	05	37	
51	25	06	35	
54	25	07	(A)	
57	(A)	11	36	
59	(A)	14	35	
67	38	16	31	
71	33	18	(A)	
73	32	19	39	
74	30	23	35	

ਪਾਸ 12
ਵੋਲ 5 Ab
ਕੁਲ 17
ਮਿਤੀ

ਪਾਸ 13
ਵੋਲ 4 Ab
ਕੁਲ 17
ਮਿਤੀ

(Signature)
ਪਰੀਖਿਅਕ ਦੇ ਹਸਤਾਖਰ

(Signature)
ਪਰੀਖਿਅਕ ਦੇ ਹਸਤਾਖਰ

4/11/2022

MST BA Semester-I
Administrative Theory

(Total Marks 20)

Q.1. Explain any 5 of the following briefly (2 marks each):

- What is the importance of Public Administration in the modern world?
- Define Liberalization.
- What are the Directive Principles of State Policy?
- Define New Public Management.
- How the role of government has changed in light of Liberalization, Privatization & Globalization?
- Why Woodrow Wilson is called father of Public Administration?
- What are the similarities between Public and Private Administration?

Q.2. Discuss in detail the changes New Public Administration has introduced in the field of Public Administration. (10 marks)

OR

Q.3. Discuss the role of Public Administration in integrating the various disciplines of social sciences. (10 marks)

MST BA Semester-I
Administrative Theory

(ਕੁੱਲ ਅੰਕ 20)

Q.1. ਹੇਠਾਂ ਦਿੱਤੇ ਵਿੱਚੋਂ ਕਿਸੇ 5 ਨੂੰ ਸੰਖੇਪ ਵਿੱਚ ਸਮਝਾਓ (ਹਰੇਕ 2 ਅੰਕ):

- ਲੋਕ ਪ੍ਰਸ਼ਾਸਨ ਤੋਂ ਤੁਹਾਡਾ ਕੀ ਭਾਵ ਹੈ ?
- ਵਿਸ਼ਵੀਕਰਨ (ਗਲੋਬਲਾਇਜ਼ੇਸ਼ਨ) ਦੀ ਪਰਿਭਾਸ਼ਾ ਲਿਖੋ।
- ਭਾਰਤੀ ਪ੍ਰਸ਼ਾਸਨ ਉੱਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਪ੍ਰਭਾਵ ਦਾ ਸੰਖੇਪ ਵਿੱਚ ਵਰਣਨ ਕਰੋ?
- ਨਵੇਂ ਜਨਤਕ ਪ੍ਰਬੰਧਨ (ਨਿਊ ਪਬਲਿਕ ਮੈਨੇਜਮੈਂਟ) ਦੇ ਵਿਚਾਰ ਦੀ ਵਿਆਖਿਆ ਕਰੋ।
- ਉਦਾਰੀਕਰਨ ਅਤੇ ਨਿੱਜੀਕਰਨ ਵਿੱਚ ਕੀ ਅੰਤਰ ਹੈ?
- ਲੋਕ ਪ੍ਰਸ਼ਾਸਨ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ?
- ਲੋਕ ਪ੍ਰਸ਼ਾਸਨ ਅਤੇ ਨਿੱਜੀ ਪ੍ਰਸ਼ਾਸਨ ਵਿੱਚ ਦੋ ਮੁੱਖ ਅੰਤਰ ਲਿਖੋ।

Q.2. ਨਵੇਂ ਲੋਕ ਪ੍ਰਸ਼ਾਸਨ ਦੀ ਧਾਰਨਾ ਦੀ ਵਿਆਖਿਆ ਕਰੋ। ਉਹਨਾਂ ਤਰੀਕਿਆਂ ਦੀ ਚਰਚਾ ਕਰੋ ਜਿਨ੍ਹਾਂ ਰਾਹੀਂ ਇਸ ਨੇ ਲੋਕ ਪ੍ਰਸ਼ਾਸਨ ਦੀ ਪ੍ਰਕਿਰਤੀ ਨੂੰ ਬਦਲਿਆ ਹੈ। (10 ਅੰਕ)

ਜਾਂ

Q3. ਲੋਕ ਪ੍ਰਸ਼ਾਸਨ ਦੀ ਸਮਾਜਿਕ ਵਿਗਿਆਨ ਦੇ ਹੋਰ ਵਿਸ਼ਿਆਂ ਨਾਲ ਸਬੰਧਾਂ ਦੀ ਚਰਚਾ ਕਰੋ। (10 ਅੰਕ)

MST BA Sem 6 Development Administration

Date: 6/05/2022

Total Marks 20

Q.1. Explain any 5 of the following briefly (2 marks each):

- | | |
|--|-----------------------------------|
| (a) Development | (b) NITI Aayog |
| (c) Directive Principles of State Policy | (d) Sustainable Development Goals |
| (e) Planning | (f) Welfare State |
| (g) Developed Countries | |

Q.2. Explain in detail the distinctive features of developing countries. (10 marks)

OR

Q.3. Write a detailed note on the meaning and significance of Development Administration. (10 marks)

MST BA Sem 6 Development Administration (Total Marks 20) (ਪੰਜਾਬੀ)

Q.1. ਹੇਠਾਂ ਦਿੱਤੇ ਵਿੱਚੋਂ ਕਿਸੇ 5 ਨੂੰ ਸੰਖੇਪ ਵਿੱਚ ਸਮਝਾਓ (2 marks each):

- | | |
|--|-------------------|
| (a) ਵਿਕਾਸ | (b) ਨੀਤੀ ਆਯੋਗ |
| (c) ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤ | (d) ਵਿਕਸਿਤ ਦੇਸ਼ |
| (e) ਯੋਜਨਾਬੰਦੀ | (f) ਕਲਿਆਣਕਾਰੀ ਰਾਜ |
| (g) ਸਸਟੇਨਿਬਲ ਡਿਵੈਲਪਮੈਂਟ ਗੋਲਸ (Sustainable Development Goals) | |

Q.2. ਵਿਕਾਸਸ਼ੀਲ ਦੇਸ਼ਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਤਾਰ ਵਿੱਚ ਦੱਸੋ। (10 marks)

OR

Q.3. ਵਿਕਾਸ ਪ੍ਰਸ਼ਾਸਨ ਤੋਂ ਕੀ ਭਾਵ ਹੈ? ਅਤੇ ਵਿਕਾਸ ਪ੍ਰਸ਼ਾਸਨ ਦੀ ਮਹੱਤਤਾ ਤੇ ਵਿਸਤ੍ਰਿਤ ਨੋਟ ਲਿਖੋ। (10 marks)

MST BA Sem IV Financial Administration

Date: 6/5/2022

Total Marks 20

Q.1. Explain any 5 of the following briefly (2 marks each):

- | | |
|------------------------------|--------------------------------|
| (a) Budget | (b) Consolidated Fund of India |
| (c) Appropriation Bill | (d) Finance Bill |
| (e) Rule of Lapse | (f) Financial Year |
| (g) Financial Administration | |

Q.2. Discuss in detail the major principles of Budget making. (10 marks)

OR

Q.3. Write a detailed note on types of Budget. (10 marks)

MST BA Sem IV Financial Administration (Total Marks 20) (ਪੰਜਾਬੀ)

Q.1. ਹੇਠਾਂ ਦਿੱਤੇ ਵਿੱਚੋਂ ਕਿਸੇ 5 ਨੂੰ ਸੰਖੇਪ ਵਿੱਚ ਸਮਝਾਓ (2 marks each):

- | | |
|--------------------------------|-----------------------|
| (a) ਬਜਟ | (b) ਸੰਚਿਤ ਨਿਧੀ (ਕੋਸ਼) |
| (c) ਵਿਨਿਯੋਗ ਵਿਧੇਅਕ | (d) ਵਿੱਤ ਵਿਧੇਅਕ |
| (e) ਭੁੱਲ ਦਾ ਨਿਯਮ (ਰੁਲ ਆਫ ਲੈਪਸ) | (f) ਵਿੱਤ ਸਾਲ |
| (g) ਵਿੱਤੀ ਪ੍ਰਸ਼ਾਸਨ | |

Q.2. ਬਜਟ ਬਣਾਉਣ ਦੇ ਮੁੱਖ ਸਿਧਾਂਤਾਂ ਬਾਰੇ ਵਿਸਤਾਰ ਵਿੱਚ ਚਰਚਾ ਕਰੋ। (10 marks)

OR

Q.3. ਬਜਟ ਦੀਆਂ ਕਿਸਮਾਂ 'ਤੇ ਵਿਸਤ੍ਰਿਤ ਨੋਟ ਲਿਖੋ। (10 marks)

MST BA Sem II Indian Administration

Date: 6/05/2022

Total Marks 20

Q.1. Explain any 5 of the following briefly (2 marks each):

- | | |
|--------------------------|--|
| (a) Council of Ministers | (b) Colonial Legacy of Indian Administration |
| (c) Union Executive | (d) Rajya Sabha |
| (e) National Emergency | (f) Chief Secretary |
| (g) Cabinet Secretary | |

Q.2. Explain in detail the powers and functions of the President of India. (10 marks)

OR

Q.3. Write a detailed note on the composition and functions of the Parliament. (10 marks)

MST BA Sem II Indian Administration (Total Marks 20) (ਪੰਜਾਬੀ)

Q.1. ਹੇਠਾਂ ਦਿੱਤੇ ਵਿੱਚੋਂ ਕਿਸੇ 5 ਨੂੰ ਸੰਖੇਪ ਵਿੱਚ ਸਮਝਾਓ (2 marks each):

- | | |
|----------------------|--|
| (a) ਮੰਤਰੀ ਮੰਡਲ | (c) ਭਾਰਤੀ ਪ੍ਰਸ਼ਾਸਨ ਦੀ ਬਸਤੀਵਾਦੀ ਵਿਰਾਸਤ (British Legacy) |
| (b) ਯੂਨੀਅਨ ਕਾਰਜਕਾਰੀ | (d) ਰਾਜ ਸਭਾ |
| (e) ਰਾਸ਼ਟਰੀ ਐਮਰਜੈਂਸੀ | (f) ਮੁੱਖ ਸਕੱਤਰ |
| (g) ਕੈਬਨਿਟ ਸਕੱਤਰ | |

Q.2. ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਤੇ ਕਾਰਜਾਂ ਬਾਰੇ ਵਿਸਤਾਰ ਵਿੱਚ ਦੱਸੋ। (10 marks)

OR

Q.3. ਸੰਸਦ ਦੀ ਰਚਨਾ ਅਤੇ ਕਾਰਜਾਂ ਬਾਰੇ ਵਿਸਤ੍ਰਿਤ ਨੋਟ ਲਿਖੋ। (10 marks)

29/10/2022

MST BA Semester-V

Local Government

(Total Marks 20)

Q.1. Explain any 5 of the following briefly (2 marks each):

- Define Gram Sabha.
- Describe any two functions allotted to Panchayats in 11th Schedule.
- What is the minimum age to contest election in Panchayati Raj Institutions and tenure of its member?
- What are the provisions for the election of Sarpanch (village level) and Chairpersons (Block & District level) of Panchayati Raj Institutions?
- Explain the various types of reservations provided in the 73rd Constitutional Amendment Act.
- Discuss the organizational structure of Panchayati Raj under 73rd Constitutional Amendment Act.
- Which part and articles were added in the Constitution through 73rd Constitutional Amendment Act?

Q.2. Discuss the role of Panchayati Raj institutions in strengthening democracy and achieving rural development. (10 marks)

OR

Q.3. Discuss the office of Deputy Commissioner, its appointment, function and role in the administration of a district. (10 marks)

MST BA Semester-V

Local Government

(ਕੁੱਲ ਅੰਕ 20)

Q.1. ਹੇਠਾਂ ਦਿੱਤੇ ਵਿੱਚੋਂ ਕਿਸੇ 5 ਨੂੰ ਸੰਖੇਪ ਵਿੱਚ ਸਮਝਾਓ (ਹਰੇਕ 2 ਅੰਕ):

- ਗ੍ਰਾਮ ਸਭਾ ਤੋਂ ਤੁਹਾਡਾ ਕੀ ਭਾਵ ਹੈ ?
- 11ਵੀਂ ਅਨੁਸੂਚੀ ਵਿੱਚ ਪੰਚਾਇਤਾਂ ਨੂੰ ਦਿੱਤੇ ਗਏ ਕਿਸੇ ਵੀ ਦੋ ਕਾਰਜਾਂ ਦਾ ਵਰਣਨ ਕਰੋ।
- ਪੰਚਾਇਤੀ ਰਾਜ ਸੰਸਥਾਵਾਂ ਵਿੱਚ ਚੋਣ ਲੜਨ ਦੀ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਮੈਂਬਰਾਂ ਦਾ ਕਾਰਜਕਾਲ ਕੀ ਹੈ?
- ਪੰਚਾਇਤੀ ਰਾਜ ਸੰਸਥਾਵਾਂ ਵਿੱਚ ਸਰਪੰਚ (ਪਿੰਡ ਪੱਧਰ) ਅਤੇ ਚੇਅਰਪਰਸਨ (ਬਲਾਕ ਅਤੇ ਜ਼ਿਲਾ ਪੱਧਰ) ਦੀ ਚੋਣ ਲਈ ਕੀ ਪ੍ਰਬੰਧ ਹਨ?
- 73ਵੇਂ ਸੰਵਿਧਾਨਕ ਸੋਧ ਐਕਟ ਵਿੱਚ ਪ੍ਰਦਾਨ ਕੀਤੀਆਂ ਗਈਆਂ ਵੱਖ-ਵੱਖ ਕਿਸਮਾਂ ਦੇ ਰਾਖਵੇਂਕਰਨ ਦੀ ਵਿਆਖਿਆ ਕਰੋ।
- 73ਵੇਂ ਸੰਵਿਧਾਨਕ ਸੋਧ ਐਕਟ ਅਧੀਨ ਪੰਚਾਇਤੀ ਰਾਜ ਦੇ ਸੰਗਠਨਾਤਮਕ ਢਾਂਚੇ ਦੀ ਚਰਚਾ ਕਰੋ।
- 73ਵੇਂ ਸੰਵਿਧਾਨਕ ਸੋਧ ਐਕਟ ਦੁਆਰਾ ਸੰਵਿਧਾਨ ਵਿੱਚ ਕਿਹੜੇ ਭਾਗ ਅਤੇ ਧਾਰਾਵਾਂ ਨੂੰ ਜੋੜਿਆ ਗਿਆ ਸੀ?

Q.2. ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਵਿਕਾਸ ਨੂੰ ਪ੍ਰਾਪਤ ਕਰਨ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀ ਭੂਮਿਕਾ ਬਾਰੇ ਚਰਚਾ ਕਰੋ। (10 ਅੰਕ)

ਜਾਂ

Q3. ਡਿਪਟੀ ਕਮਿਸ਼ਨਰ ਦੇ ਦਫ਼ਤਰ, ਇਸਦੀ ਨਿਯੁਕਤੀ, ਕਾਰਜ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨ ਵਿੱਚ ਭੂਮਿਕਾ ਬਾਰੇ ਚਰਚਾ ਕਰੋ। (10 ਅੰਕ)

10/11/2022

MST BA Semester-III
Personnel Administration

(Total Marks 20)

Q.1. Attempt any 5 of the following briefly (2 marks each):

- a) Define Personnel Administration.
- b) What do you understand by the term Civil Services?
- c) Explain the principle of Anonymity.
- d) Name the three types of Civil Services in India.
- e) What do you understand by All India Services?
- f) What is Direct Recruitment?
- g) When was UPSC established?

Q.2. Discuss the features of civil services in India. What role civil services are expected to play in independent India? (10 marks)

OR

Q.3. Discuss in detail the composition and functions of UPSC in India. (10 marks)

MST BA Semester-III
Personnel Administration

(ਕੁੱਲ ਅੰਕ 20)

Q.1. ਹੇਠਾਂ ਦਿੱਤੇ ਵਿੱਚੋਂ ਕਿਸੇ 5 ਪ੍ਰਸ਼ਨਾਂ ਦੇ ਸੰਖੇਪ ਵਿੱਚ ਉੱਤਰ ਦਿਓ (ਹਰੇਕ ਵਿੱਚ 2 ਅੰਕ):

- a) ਕਰਮਚਾਰੀ (ਪਰਸੋਨਲ) ਪ੍ਰਸ਼ਾਸਨ ਦੀ ਪਰਿਭਾਸ਼ਾ ਲਿਖੋ।
- b) ਤੁਸੀਂ ਸਿਵਲ ਸੇਵਾਵਾਂ ਸ਼ਬਦ ਦੁਆਰਾ ਕੀ ਸਮਝਦੇ ਹੋ?
- c) ਅਗਿਆਤਤਾ (Anonymity) ਦੇ ਸਿਧਾਂਤ ਦੀ ਵਿਆਖਿਆ ਕਰੋ।
- d) ਭਾਰਤ ਵਿੱਚ ਸਿਵਲ ਸੇਵਾਵਾਂ ਦੀਆਂ ਤਿੰਨ ਕਿਸਮਾਂ ਦੇ ਨਾਮ ਦੱਸੋ।
- e) ਤੁਸੀਂ ਆਲ ਇੰਡੀਆ ਸੇਵਾਵਾਂ ਦੁਆਰਾ ਕੀ ਸਮਝਦੇ ਹੋ?
- f) ਸਿੱਧੀ ਭਰਤੀ ਕੀ ਹੈ?
- g) UPSC ਦੀ ਸਥਾਪਨਾ ਕਦੋਂ ਹੋਈ ਸੀ?

Q.2. ਭਾਰਤ ਵਿੱਚ ਸਿਵਲ ਸੇਵਾਵਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਆਜ਼ਾਦ ਭਾਰਤ ਵਿੱਚ ਸਿਵਲ ਸੇਵਾਵਾਂ ਤੋਂ ਕੀ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਗਈ ਹੈ? (10 ਅੰਕ)

ਜਾਂ

Q.3. ਭਾਰਤ ਵਿੱਚ UPSC ਦੀ ਰਚਨਾ ਅਤੇ ਕਾਰਜਾਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। (10 ਅੰਕ)

HOME SCIENCE
BA-I SEMESTER-II
PAPER- FAMILY RESOURCE MANAGEMENT

Max Marks-50
Time 1 hour 30 Min.

NOTE- Attempt any three questions out of five:-

Question six is compulsory attempt all.

- 1 ਸਾਧਨਾਂ ਦੀ ਵਰਤੋਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਲਿਖੋ ।
Factors affecting the use of resources. (10)
- 2 ਫੁੱਲ ਵਿਵਸਥਾ ਦੀਆਂ ਵੱਖ-ਵੱਖ ਕਿਸਮਾਂ ਬਾਰੇ ਵਿਸਥਾਰ ਨਾਲ ਲਿਖੋ ।
Write down about different types of flower arrangement? (10)
- 3 ਸਮਾਂ ਯੋਜਨਾ ਬਣਾਉਣ ਦੇ ਵੱਖ-ਵੱਖ ਚਰਣ ਲਿਖੋ ।
Steps in making time plan in detail. (10)
- 4 ਰੰਗ ਚਕਰ ਬਣਾ ਕੇ ਵੱਖ ਵੱਖ ਰੰਗਾਂ ਬਾਰੇ ਵਿਸਥਾਰ ਨਾਲ ਲਿਖੋ ।
Draw colour wheel and write about different colours? (10)
- 5 ਚਮੜੀ ਦਾ ਰੇਖਾ ਚਿੱਤਰ ਬਣਾ ਕੇ ਲੇਬਲ ਕਰੋ ਅਤੇ ਚਮੜੀ ਦੇ ਕੰਮ ਲਿਖੋ ।
Draw the diagram of skin and write down its function. (10)
- 6 (i) ਪਰਿਵਾਰਕ ਬੱਜਟ ਦੀ ਪਰਿਭਾਸ਼ਾ ਲਿਖੋ?
Define family budget? (2x10=20)
(ii) ਆਮਦਨ ਦੀਆਂ ਕਿਸਮਾਂ ਲਿਖੋ?
Type of family income?
(iii) ਸਾਧਨਾਂ ਦਾ ਵਰਗੀਕਰਣ ਕਰੋ?
Classification of resources.
(iv) ਬੱਜਟ ਦੀ ਕਿਸਮਾਂ ਬਾਰੇ ਲਿਖੋ ।
Types of Budget
(v) ਵਿਰੋਧੀ ਰੰਗ ਯੋਜਨਾਵਾਂ ਬਾਰੇ ਲਿਖੋ ।
Write down about contrasting colour schemes
(vi) ਫੁੱਲ ਵਿਵਸਥਾ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਬਾਰੇ ਲਿਖੋ ।
Essential equipments used in flower arrangements.
(vii) ਧਮਣੀਆਂ ਅਤੇ ਸਿਰਾਵਾਂ ਵਿੱਚ ਅੰਤਰ ਦੱਸੋ ।
Difference between arteries and veins
(viii) ਦਿਲ ਦੇ ਚਾਰ ਵਾਲਵਾਂ ਦੇ ਨਾਂ ਲਿਖੋ ।
Write the names of 4 valves of heart.
(ix) ਬੱਚਿਆਂ ਦੇ ਕਮਰੇ ਦੀ ਰੰਗ ਯੋਜਨਾ ਬਾਰੇ ਲਿਖੋ ।
Colour scheme of children's room.
(x) ਗੁਰਦਿਆਂ ਦੇ ਕੰਮਾਂ ਬਾਰੇ ਲਿਖੋ ।
Function of kidneys.

HOME SCIENCE
BA II SEMESTER IV
PAPER- CLOTHING AND TEXTILES

Max Marks- 50
Time 1 hour 30 Minutes

**Note:- Attempt any three questions out of five-
Question six is Compulsory attempt all.**

1. ਕੱਪੜਿਆਂ ਦੀ ਸੰਭਾਲ ਦੇ ਮਹੱਤਵਪੂਰਨ ਮੁੱਦਿਆਂ ਦਾ ਵਰਣਨ ਕਰੋ ? (10)
Explain the important points regarding care & storage of clothes ?
2. ਸੋਮਿਆਂ ਦੇ ਅਧਾਰ ਤੇ ਰੇਸ਼ਿਆ ਦਾ ਵਰਗੀਕਰਣ ਕਰੋ ? (10)
Classify fibres according to their sources ?
3. ਰੇਸ਼ਮ ਦੇ ਰੇਸ਼ੇ ਦਾ ਉਤਪਾਦਨ ਅਤੇ ਉਸਦੇ ਗੁਣਾਂ ਦਾ ਵਰਣਨ ਕਰੋ ? (10)
Explain the manufacture and properties of silk fiber ?
4. ਸਾਦੇ, ਨਵੀਨ ਤੇ ਗਠਿੱਤ ਧਾਗਿਆਂ ਦੇ ਬਾਰੇ ਵਿੱਚ ਸੰਖੇਪ ਵਿੱਚ ਲਿਖੋ ? (10)
Write in brief about Simple, Novelty & textured yarns ?
5. ਸ਼ਲਾਕ, ਸਕੀਰਨ ਤੇ ਰੋਲਰ ਪ੍ਰਿੰਟਿੰਗ ਦੇ ਸੰਖੇਪ ਨੋਟ ਲਿਖੋ ? (10)
Write in brief about block, screen and roller printing?
6. ਹੇਠ ਲਿਖਿਆਂ ਤੇ ਨੋਟ ਲਿਖੋ ? (2x10=20)
 - (1) ਵਿਰੰਜਕਾਂ ਦੀਆਂ ਕਿਸਮਾਂ (Type of bleaches)
 - (2) ਮਰਸਰਾਈਜ਼ੇਸ਼ਨ (Mercerization)
 - (3) ਨੱਕਾਸ਼ੀ (Embossing)
 - (4) ਲੰਬੇ ਰੇਸ਼ੇ (Filaments)
 - (5) ਸੁੱਧੀਕਰਣ (Scouring)
 - (6) ਗੁੰਦ ਉਤਾਰਣਾ (Degumming)
 - (7) ਸਥਾਈ ਪਰਿਸੱਜਾ ਤੇ ਅਸਥਾਈ ਪਰਿਸੱਜਾ (Permanent and Temporary finish)
 - (8) ਗਲਾਉਣਾ (Retting)
 - (9) ਬਾਟਿਕ (Batik)
 - (10) ਟਾਈ ਐਂਡ ਡਾਈ (Tie & dye)

Handwritten signature

HOME SCIENCE
BA III SEMESTER VI
PAPER- NUTRITION, DIET THERAPY & CHILD CARE

Max Marks- 50
Time 1 hour 30 Minutes

**Note:- Attempt any three questions out of five-
Question six is Compulsory attempt all.**

1. ਪਰਿਵਾਰ ਲਈ ਸੰਤੁਲਿਤ ਭੋਜਨ ਬਣਾਉਂਦੇ ਸਮੇਂ ਕਿੰਨ੍ਹਾ ਗੱਲਾਂ ਦਾ ਧਿਆਨ ਰੱਖੋਗੇ ? (10)
Points to be considered while planning balanced diet for family ? (10)
2. ਕਬਜ਼ ਦੇ ਰੋਗੀ ਦੀ ਆਹਾਰ ਸੂਚੀ ਬਣਾਉਂਦੇ ਸਮੇਂ ਕਿੰਨ੍ਹਾ ਗੱਲਾਂ ਦਾ ਧਿਆਨ ਰੱਖੋਗੇ ? (10)
Dietary requirement during constipation ? (10)
3. ਆਹਾਰ ਨਿਯੋਜਨ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ? (10)
What are different factors affecting meal planning ? (10)
4. ਗਰਭ ਕਾਲ ਦੀਆਂ ਕਠਿਨਾਈਆਂ ਬਾਰੇ ਜਾਣਕਾਰੀ ਦਿਓ ਅਤੇ ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ? (10)
What are the various discomforts of pregnancy ? How should they be managed ? (10)
5. ਗਰਭਵਤੀ ਔਰਤ ਦੀ ਆਹਾਰ ਸੂਚੀ ਬਣਾਉਂਦੇ ਸਮੇਂ ਕਿੰਨ੍ਹਾ ਗੱਲਾਂ ਦਾ ਧਿਆਨ ਰੱਖੋਗੇ ? (10)
Plan a day diet for a pregnant mother, What points you will keep in mind while planning diet for her ? (10)
6. ਹੇਠ ਲਿਖਿਆਂ ਤੇ ਨੋਟ ਲਿਖੋ ? (2x10=20)
 - (1) ਅੰਗੂਠਾ ਚੂਸਣਾ (Thumb sucking)
 - (2) ਨਹੁੰ ਖਾਣਾ (Nail biting)
 - (3) ਤਰਲ ਆਹਾਰ (Liquid diet)
 - (4) ਨਰਮ ਅਤੇ ਰੋਸ਼ੇ ਰਹਿਤ ਭੋਜਨ ਵਿਚ ਕੀ ਅੰਤਰ ਹੈ ?
What is the difference between soft and bland diet ?
 - (5) ਟਾਈਫਾਈਡ ਦੇ ਰੋਗੀ ਨੂੰ ਕਿਸ ਤਰ੍ਹਾਂ ਦਾ ਭੋਜਨ ਦਿਓਗੇ ਸਾਰਣੀ ਬਣਾਉ ?
Plan a days diet for typhoid patient ?
 - (6) ਜਨਮ ਪੂਰਵ ਵਿਕਾਸ ਤੋਂ ਕੀ ਭਾਵ ਹੈ ? ✓
What is prenatal development ?
 - (7) ਆਹਾਰ ਨਿਯੋਜਨ ਦੀ ਪਰਿਭਾਸ਼ਾ ਦਿਓ ? ✓
Define meal planning ?
 - (8) ਸੰਤੁਲਿਤ ਭੋਜਨ ਦੀ ਪਰਿਭਾਸ਼ਾ ਦਿਓ ? ✓
Define balanced diet ?
 - (9) ਉਪਚਾਰਕ ਆਹਾਰ ਤੋਂ ਕੀ ਭਾਵ ਹੈ ?
What is therapeutic diet ?
 - (10) 1-6 ਸਾਲ ਦੇ ਬੱਚੇ ਲਈ ਆਹਾਰ ਸੂਚੀ ਬਣਾਉ ?
Plan a days diet for preschool child ?

Yashvir Kaur
01/2/2020

HOME SCIENCE
BA I SEMESTER I

PAPER-Home Management and Hygiene

Max Marks-50

Time: 1 Hour 30 minutes

Note:- Attempt any three questions out of Six:-
Question Seven is Compulsory: Attempt All

1. What is the meaning and importance of Home Science?
ਹੋਮ ਸਾਇੰਸ ਦੀ ਪਰਿਭਾਸ਼ਾ ਅਤੇ ਮਹੱਤਵ ਲਿਖੋ। (10)
2. What are the different elements of art explain any three of them?
ਕਲਾ ਦੇ ਵੱਖ-ਵੱਖ ਤੱਤ ਕਿਹੜੇ ਹਨ। ਕਿਸੇ ਤਿੰਨ ਬਾਰੇ ਵਿਸਥਾਰ ਨਾਲ ਲਿਖੋ। (10)
3. While planning a house what principles should we keep in mind?
ਘਰ ਦੀ ਯੋਜਨਾ ਬਣਾਉਂਦੇ ਸਮੇਂ ਕਿਨ੍ਹੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖੋਗੇ। (10)
4. Which points you will keep in mind while selecting furniture for your home?
ਘਰ ਲਈ ਫਰਨੀਚਰ ਦੀ ਚੋਣ ਕਰਦੇ ਸਮੇਂ ਕਿਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋਗੇ। (10)
5. What are the causes and symptoms of Malaria. How can it be prevented?
ਮਲੇਰੀਆ ਦੇ ਕਾਰਣ ਅਤੇ ਲੱਛਣ ਲਿਖੋ। ਇਸ ਤੋਂ ਬਚਾਅ ਅਤੇ ਰੋਕਥਾਮ ਬਾਰੇ ਲਿਖੋ। (10)
6. Write down different functions of home in detail?
ਘਰ ਦੇ ਵੱਖ-ਵੱਖ ਕੰਮਾਂ ਬਾਰੇ ਵਿਸਥਾਰ ਨਾਲ ਲਿਖੋ। (10)
7. Write Notes on 2X10=20
 1. Difference between home and house?
ਘਰ ਅਤੇ ਮਕਾਨ ਵਿੱਚ ਅੰਤਰ ਦੱਸੋ।
 2. Which is the best soil for construction of house?
ਘਰ ਬਣਾਉਣ ਲਈ ਮਿੱਟੀ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ।
 3. Advantages of self owned house?
ਆਪਣੇ ਮਕਾਨ ਦੇ ਲਾਭ।
 4. Causes of dengue.
ਡੈਂਗੂ ਦੇ ਫੈਲਣ ਦੇ 6 ਕਾਰਨ ਲਿਖੋ।
 5. What is food poisoning?
ਭੋਜਨ ਦੇ ਜਹਿਰੀਲੇਪਨ ਤੋਂ ਕੀ ਸਮਝਦੇ ਹੋ।
 6. Write down different principles of art?
ਕਲਾ ਦੇ ਵੱਖ-ਵੱਖ ਸਿਧਾਂਤ ਲਿਖੋ।
 7. Disadvantages of rented house?
ਕਿਰਾਏ ਦੇ ਮਕਾਨ ਦੀਆਂ ਹਾਨੀਆਂ ਲਿਖੋ।
 8. Selection of site for house?
ਘਰ ਲਈ ਸਥਿਤੀ ਦੀ ਚੋਣ।
 9. What is balance. Write down the type of balance?
ਸੰਤੁਲਨ ਕੀ ਹੈ। ਇਸ ਦੀਆਂ ਕਿਸਮਾਂ ਲਿਖੋ।
 10. Hygiene during preparation and service of food.
ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਵੱਛਤਾ ਬਾਰੇ ਲਿਖੋ।

HOME SCIENCE
BA II SEMESTER III

PAPER-Clothing and Textiles

Max Marks-50
Time: 1 Hour 30 minutes

Note:- Attempt any three questions out of five:-
Question Six is Compulsory: Attempt All

1. With the help of diagram explain the various parts of sewing machine. (10)
ਚਿੱਤਰ ਦੀ ਮਦਦ ਨਾਲ ਸਿਲਾਈ ਮਸ਼ੀਨ ਦੇ ਵੱਖ-ਵੱਖ ਭਾਗ ਵਰਨਣ ਕਰੋ।
2. What are required Girth measurement? (10)
ਗੋਲਾਈ ਦੇ ਮਾਪਾਂ ਦਾ ਵਰਣਨ ਕਰੋ।
3. Describe sequentially different steps in drafting. (10)
ਡਰਾਫਟਿੰਗ ਦੇ ਵੱਖ-ਵੱਖ ਚਰਣ ਲਿਖੋ।
4. What are the different elements of design . explain any three? (10)
ਡਿਜ਼ਾਈਨ ਦੇ ਵੱਖ-ਵੱਖ ਤੱਤ ਕਿਹੜੇ ਹਨ। ਕਿਸੇ ਤਿੰਨ ਦੀ ਵਿਆਖਿਆ ਕਰੋ।
5. Explain any three principles of design? (10)
ਕਲਾ ਦੇ ਕਿਸੇ ਤਿੰਨ ਸਿਧਾਂਤਾਂ ਦੀ ਵਿਆਖਿਆ ਕਰੋ।
6. Write note on following 2X10=20
 1. Selvedge
ਕੰਨੀ
 2. Warp Yarns
ਤਾਣਾ।
 3. Balance
ਸੰਤੁਲਨ
 4. Cutting equipments
ਕਟਾਈ ਉਪਕਰਣ
 5. Vertical measurements
ਲੰਬਾਈ ਦੇ ਨਾਪ
 6. Stitching line
ਸਿਲਾਈ ਰੇਖਾ
 7. Bias
ਮਗਜੀ
 8. Pinking Shears
ਦੰਦੇਦਾਰ ਕੈਂਚੀ
 9. True Bias
ਟਰੂ ਬਾਇਸ
 10. Machine working heavily
ਮਸ਼ੀਨ ਦਾ ਭਾਰੀ ਚਲਣਾ

Handwritten signature

**HOME SCIENCE
BA III SEMESTER V**

PAPER-Food Science and Child Development

**Max Marks-50
Time: 1 Hour 30 minutes**

**Note:- Attempt any three questions out of five:-
Question Six is Compulsory: Attempt All**

1. Define food. Discuss the functions of food in detail. (10)
ਭੋਜਨ ਦੀ ਪਰਿਭਾਸ਼ਾ ਅਤੇ ਕੰਮ ਵਿਸਥਾਰ ਨਾਲ ਲਿਖੋ।
2. Carbohydrates perform important functions in our body. Discuss in detail. (10)
ਕਾਰਬੋਹਾਈਡਰੇਟ ਦੇ ਕੰਮ ਵਿਸਥਾਰ ਨਾਲ ਲਿਖੋ।
3. Define emotions? What are the characteristics of common childhood emotions? (10)
ਭਾਵਨਾਵਾਂ ਤੋਂ ਤੁਸੀਂ ਕੀ ਸਮਝਦੇ ਹੋ। ਬਚਪਨ ਦੀਆਂ ਭਾਵਨਾਵਾਂ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ।
4. Define child development and write down the importance of child development? (10)
ਬਾਲ ਵਿਕਾਸ ਦੀ ਪਰਿਭਾਸ਼ਾ ਅਤੇ ਮਹੱਤਤਾ ਲਿਖੋ
5. Write in detail the functions of protein and sources of protein? (10)
ਪ੍ਰੋਟੀਨ ਦੇ ਕੰਮ ਅਤੇ ਸੋਮੇ ਲਿਖੋ।

6. Write short notes (ਸੰਖੇਪ ਨੋਟ ਲਿਖੋ)

2X10=20

1. Sources of Vitamin A and C.
ਵਿਟਾਮਿਨ A ਅਤੇ C ਦੇ ਸੋਮੇ ਲਿਖੋ।
2. Deficiency diseases of proteins.
ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ
3. Difference between growth and development.
ਵਾਧੇ ਅਤੇ ਵਿਕਾਸ ਵਿੱਚ ਅੰਤਰ ਦੱਸੋ।
4. One gram of fat and protein provides _____ and _____ calories.
ਇੱਕ ਗਰਾਮ ਵਸਾ ਵਿੱਚੋਂ ਅਤੇ ਇੱਕ ਗਰਾਮ ਪ੍ਰੋਟੀਨ ਵਿੱਚੋਂ ਕੈਲੋਰੀ ਮਿਲਦੀ ਹੈ।
5. 4 D_s disease.
4 D ਰੋਗ
6. Classification of Carbohydrates.
ਕਾਰਬੋਹਾਈਡਰੇਟ ਦਾ ਵਰਗੀਕਰਣ
7. Water soluble and fat soluble vitamins.
ਪਾਣੀ ਵਿੱਚ ਅਤੇ ਵਸਾ ਵਿੱਚ ਘੁਲਣਵਾਲੇ ਵਿਟਾਮਿਨ।
8. Deficiency diseases of vitamin A
ਵਿਟਾਮਿਨ A ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ
9. Balanced diet.
ਸੰਤੁਲਿਤ ਭੋਜਨ
10. Areas of Motor development.
ਗਤੀਆਤਮਕ ਵਿਕਾਸ ਦੇ ਖੇਤਰ।

NOTE- ALL QUESTIONS ARE COMPULSORY

INORGANIC CHEMISTRY

- Q1) Discuss the limitations of valence bond theory ? (3)
- Q2) Discuss methods for determining magnetic susceptibility ? (3)
- Q3) Describe splitting in d-orbitals in a tetrahedral complex? (3)

ORGANIC CHEMISTRY

- Q1) Write a short note on spin-spin splitting ? (3)
- Q2) Derive and explain Beer's law ? (3)
- Q3) Discuss acidic nature of sulphonic acids ? (3)

PHYSICAL CHEMISTRY

- Q1) Derive Planck's radiation law ? (3)
- Q2) Discuss quantum numbers and their importance ? (3)
- Q3) Discuss Schrödinger wave equations and their particles ? (3)

SESSION: 2021-22

PAPER-CHEMISTRY

SEMESTER-5

MM- 27

NOTE- ALL QUESTIONS ARE COMPULSORY

INORGANIC CHEMISTRY

Q1) Discuss utility of Orgel energy diagrams ?(3)

Q2) Cal CFSE for foll. terms ? (3)

A) D^5 low spin octahedral

B) D^7 high spin octahedral

Q3) Discuss salient features of CFT ? (3)

ORGANIC CHEMISTRY

Q1) Write a short note on shielded and deshielded protons ? (3)

Q2) Give chemical reactions of thioethers? (3)

Q3) What do you understand by red and blue shift ? (3)

PHYSICAL CHEMISTRY

Q1) Discuss effect of anharmonic motion and isotope on vibrational spectra ? (3)

Q2) Write a note on sinusoidal wave equation ? (3)

Q3) Difference between radial and angular wave function ? (3)